

# ਗਲੋਕੋਮਾ ਕੀ ਹੈ ?

ਅੱਖ ਦੀ ਪੁਤਲੀ ਵਿੱਚ ਦਬਾਅ  
ਵੱਧਣਾ, ਜਿਸ ਦਾ ਨਤੀਜਾ ਹੈ  
ਹੋਲੇ-ਹੋਲੇ ਅੱਖਾਂ ਦੀ ਰੋਸ਼ਨੀ ਜਾਣਾ।

## ਗਲੋਕੋਮਾ ਦੇ ਲੱਛਣ ਕੀ ਹਨ ?

- 1 ਲਾਈਟਾਂ ਦੇ ਆਸਪਾਸ  
ਤੇਜ਼ ਨਜ਼ਰ ਆਉਣਾ
- 2 ਆਲੇ-ਦੁਆਲੇ ਦੀ  
ਦਿਸ਼ਟੀ ਨਹੀਂ ਰਹਿਣੀ
- 3 ਅੱਖਾਂ ਵਿੱਚ  
ਲਾਲੀ
- 4 ਯੁੰਦਲੀ ਨਜ਼ਰ
- 5 ਅੱਖਾਂ ਵਿੱਚ ਤੇਜ਼ ਦਰਦ ਦੇ  
ਨਾਲ ਮਤਲੀ ਜਾਂ ਉਲਟੀ

## ਗਲੋਕੋਮਾ ਦੇ ਜੋਖਮ ਕਾਰਕ ਕੀ ਹਨ ?

40 ਡੋਂ ਵੱਧ ਦੀ  
ਉਮਰ ਦੇ ਲੋਗ



ਗਲੋਕੋਮਾ ਦਾ  
ਪਾਰਿਵਾਰਕ ਇਤਿਹਾਸ

ਕਮਜ਼ੋਰ ਨਜ਼ਰ



ਲੰਬੇ ਸਮੇਂ ਤੱਕ  
ਸਟੈਰਾਈਡ ਦਵਾਈਆਂ  
ਦੀ ਵਰਤੋਂ

ਡਾਖਬਿਟੀਜ਼



ਹਾਈਪਰਟੈਨਸ਼ਨ



# ਬੱਚਿਆਂ

## ਵਿੱਚ ਜਲਦ ਨਿਦਾਨ

ਅੱਖਾਂ 'ਤੇ ਦਬਾਅ ਦੀਆਂ ਨਿਸ਼ਾਨੀਆਂ ਸ਼ਾਇਦ  
ਸਪਸ਼ਟ ਨਾ ਹੋਣ। ਮਾਤਾ-ਪਿਤਾ ਨੇ ਇਹਨਾਂ  
ਲੱਛਣਾਂ ਤੇ ਨਜ਼ਰ ਰੱਖਣੀ ਚਾਹੀਦੀ ਹੈ:

- ਧੁੰਦਲੀ ਅ-ਸਮਾਨ ਰੂਪ ਵਿੱਚ ਵੱਡੀ ਅੱਖ/ਅੱਖਾਂ
- ਸੂਰਜ ਦੀ ਰੋਸ਼ਨੀ ਜਾਂ ਕੈਮਰੇ ਦੇ ਫਲੈਸ਼ ਨਾਲ ਸੰਵੇਦਨਸ਼ੀਲ ਅੱਖਾਂ
- ਬਹੁਤ ਜ਼ਿਆਦਾ ਹੰਡ੍ਹ ਆਉਣੇ
- ਹਨੇਰੇ ਵਿੱਚ ਐਡਜਸਟ ਹੋਣ ਵਿੱਚ ਪਰੋਸ਼ਾਨੀ
- ਲਾਲ ਅੱਖਾਂ



ਗਲੋਕੋਮਾ ਦੇ ਇਹ ਲੱਛਣ ਹੋਣ 'ਤੇ,  
ਆਪਣੇ ਬੱਚੇ ਦੀ ਜਾਂਚ ਕਿਸੇ ਪੀਡੀਆਟ੍ਰਿਕ  
ਅੱਖ ਦੇ ਡਾਕਟਰ / ਆਪਥੈਲਮੋਜਿਸਟ ਤੋਂ ਕਰਾਉ।